

ਬ੍ਰੈਂਪਟਨ ਵਿੱਚ ਵਿਕਟੋਰੀਆ ਡੇ 2019

ਬ੍ਰੈਂਪਟਨ, ਓਨਟਾਰੀਓ (15 ਮਈ, 2019) – ਇਸ ਸਾਲ, ਵਿਕਟੋਰੀਆ ਡੇ (Victoria Day) ਸੋਮਵਾਰ, 20 ਮਈ ਨੂੰ ਮਨਾਇਆ ਜਾਵੇਗਾ। ਇਸਦੇ ਨਤੀਜੇ ਵਜੋਂ, ਸਿਟੀ ਦੀਆਂ ਕੁਝ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟੇ ਹੋਏ ਸੇਵਾ ਪੱਧਰਾਂ ਹੇਠ ਕੰਮ ਕਰਨਗੀਆਂ।

ਬ੍ਰੈਂਪਟਨ ਸਿਟੀ ਹਾਲ (Brampton City Hall) 20 ਮਈ ਨੂੰ ਬੰਦ ਰਹੇਗਾ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ, ਸਿਵਲ ਵੈਡਿੰਗ ਸਮਾਰੋਹ ਬੁੱਕ ਨਹੀਂ ਕਰ ਸਕਣਗੇ, ਪਾਰਕਿੰਗ ਦੇ ਜੁਰਮਾਨੇ ਨਹੀਂ ਦੇ ਸਕਣਗੇ, ਜਾਂ ਪਰਮਿਟਾਂ ਲਈ ਦਰਖਾਸਤ ਨਹੀਂ ਦੇ ਸਕਣਗੇ ਜਾਂ ਬਿਜਨੇਸ ਲਾਇਸੈਂਸਾਂ ਨੂੰ ਨਵਿਆਉਣ ਜਾਂ ਨਵੇਂ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ।

ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ। ਇਹਨਾਂ ਵਿੱਚ ਸ਼ਾਮਲ ਹਨ, ਫਾਇਰ ਅਤੇ ਐਮਰਜੈਂਸੀ ਸਰਵਿਸਿਜ (Fire and Emergency Services) ਸਿਟੀ ਆਫ ਬ੍ਰੈਂਪਟਨ ਬਾਇ-ਲਾਅ ਐਨਫੋਰਸਮੈਂਟ (City of Brampton By-law Enforcement)।

ਬ੍ਰੈਂਪਟਨ ਟ੍ਰਾਂਜ਼ਿਟ

ਬ੍ਰੈਂਪਟਨ ਟ੍ਰਾਂਜ਼ਿਟ ਵਿਕਟੋਰੀਆ ਡੇ ਲਈ ਹੇਠਾਂ ਦਿੱਤੀ ਸਮਾਂ ਸੂਚੀ ਦੇ ਮੁਤਾਬਕ ਚੱਲੇਗੀ।

- ਸ਼ੁੱਕਰਵਾਰ, 17 ਮਈ: ਕਾਰਜਦਿਨ ਵਾਲੀ ਸੇਵਾ
- ਸ਼ਨੀਵਾਰ, 18 ਮਈ: ਸ਼ਨੀਵਾਰ ਵਾਲੀ ਸੇਵਾ
- ਐਤਵਾਰ, 19 ਮਈ: ਐਤਵਾਰ/ ਛੁੱਟੀ ਵਾਲੇ ਦਿਨ ਦੀ ਸੇਵਾ
- ਸੋਮਵਾਰ, 20 ਮਈ (ਵਿਕਟੋਰੀਆ ਡੇ): ਐਤਵਾਰ/ ਛੁੱਟੀ ਵਾਲੇ ਦਿਨ ਦੀ ਸੇਵਾ (ਸਕੂਲ ਦੇ ਰੂਟਾਂ ਤੇ ਬੱਸਾਂ ਨਹੀਂ ਚੱਲਣਗੀਆਂ)

ਸਾਰੇ ਟਰਮੀਨਲਾਂ ਅਤੇ ਕਲਾਰਕ (Clark) ਅਤੇ ਸੈਂਡਲਵੁੱਡ (Sandalwood) ਫੈਸਿਲਿਟੀਜ ਤੇ ਗਾਹਕ ਸੇਵਾ (Customer Service) ਕਾਊਂਟਰ ਵਿਕਟੋਰੀਆ ਡੇ ਨੂੰ ਬੰਦ ਰਹਿਣਗੇ।

ਰੂਟ ਅਤੇ ਕਾਰਜਕਰਮ ਬਾਰੇ ਜਾਣਕਾਰੀ ਲਈ, 905.874.2999 ਤੇ ਕਾਲ ਕਰੋ ਜਾਂ www.bramptontransit.com ਤੇ ਜਾਓ। ਰੀਅਲ-ਟਾਈਮ ਵਿੱਚ ਅਗਲੀ ਬੱਸ ਬਾਰੇ ਜਾਣਕਾਰੀ ਲਈ ਆਪਣੇ ਸਮਾਰਟਫੋਨ ਜਾਂ ਕਿਸੇ ਹੋਰ ਮੋਬਾਈਲ ਡਿਵਾਈਸ ਤੇ nextride.brampton.ca ਤੇ ਜਾਓ। ਹੋਰ ਟ੍ਰਿਪ ਪਲਾਨਿੰਗ ਟੂਲਸ ਲਈ, www.triplinx.ca ਤੇ ਜਾਂ ਗੂਗਲ ਮੈਪਸ (Google Maps) ਤੇ ਜਾਓ।

ਬ੍ਰੈਂਪਟਨ ਰੇਕ੍ਰੀਏਸ਼ਨ

ਵਿਕਟੋਰੀਆ ਡੇ ਵੀਕੈਂਡ ਨੂੰ ਜ਼ਿਆਦਾਤਰ ਰੇਕ੍ਰੀਏਸ਼ਨ ਫੈਸਿਲਿਟੀਜ ਖੁੱਲ੍ਹੀਆਂ ਰਹਿੰਦੀਆਂ ਹਨ। ਅੱਪਡੇਟ ਕੀਤੀਆਂ ਪ੍ਰੋਗਰਾਮ ਸਮਾਂ-ਸੂਚੀਆਂ ਅਤੇ ਸੰਚਾਲਨ ਦੇ ਘੰਟਿਆਂ ਬਾਰੇ ਤਾਜ਼ਾ ਜਾਣਕਾਰੀ ਲਈ, ਆਪਣੇ ਸਥਾਨਕ ਰੇਕ੍ਰੀਏਸ਼ਨ ਸੈਂਟਰ ਨੂੰ ਫੋਨ ਕਰੋ, 311 ਤੇ ਫੋਨ ਕਰੋ ਜਾਂ www.brampton.ca/recreation ਤੇ ਜਾਓ। ਸਿਟੀ ਦਾ ਰੇਕ੍ਰੀਏਸ਼ਨ ਐਡਮਿਨਿਸਟ੍ਰੇਸ਼ਨ ਆਫਿਸ (Recreation Administration Office) ਵਿਕਟੋਰੀਆ ਡੇ ਨੂੰ ਬੰਦ ਰਹੇਗਾ।

ਬ੍ਰੈਂਪਟਨ ਐਨੀਮਲ ਸਰਵਿਸਿਜ

ਬ੍ਰੈਂਪਟਨ ਐਨੀਮਲ ਸ਼ੈਲਟਰ (Brampton Animal Shelter) ਵਿਕਟੋਰੀਆ ਡੇ ਨੂੰ ਬੰਦ ਰਹੇਗਾ। ਹੋਰ ਜਾਣਕਾਰੀ ਲਈ, 905.458.5800 ਤੇ ਜਾਂ 311 ਤੇ ਫੋਨ ਕਰੋ, ਜਾਂ www.brampton.ca/animalservices ਤੇ ਜਾਓ।

ਬ੍ਰੈਂਪਟਨ ਲਾਇਬ੍ਰੇਰੀ

ਬ੍ਰੈਂਪਟਨ ਲਾਇਬ੍ਰੇਰੀ (Brampton Library) ਦੀਆਂ ਸਾਰੀਆਂ ਬੁੱਢਾਂ ਐਤਵਾਰ, 19 ਮਈ ਨੂੰ ਅਤੇ ਸੋਮਵਾਰ, 20 ਮਈ ਨੂੰ ਬੰਦ ਰਹਿਣਗੀਆਂ। ਹੋਰ ਜਾਣਕਾਰੀ ਲਈ, 905.793.4636 ਤੇ ਜਾਂ 311 ਤੇ ਫੋਨ ਕਰੋ, ਜਾਂ www.bramptonlibrary.com ਤੇ ਜਾਓ।

ਪਟਾਕਿਆਂ ਤੋਂ ਸੁਰੱਖਿਆ

ਵਿਕਟੋਰੀਆ ਡੇ ਦੇ ਮੌਕੇ ਤੇ ਸਿਟੀ ਆਫ ਬ੍ਰੈਂਪਟਨ ਪਟਾਕਿਆਂ ਦੇ ਕਿਸੇ ਵੀ ਪ੍ਰਦਰਸ਼ਨ ਦਾ ਆਯੋਜਨ ਨਹੀਂ ਕਰੇਗੀ।

ਪਟਾਕਾ ਵਿਕਰੇਤਾਵਾਂ ਲਈ ਪਟਾਕੇ ਵੇਚਣ ਵਾਸਤੇ ਲਸੰਸਸੁਦਾ ਹੋਣ ਲਈ ਇੱਕ ਸਾਲਾਨਾ ਕੋਰਸ ਪੂਰਾ ਕਰਨਾ ਜ਼ਰੂਰੀ ਹੈ। ਇਸ ਸਾਲ ਕੋਈ ਵੀ ਵਿਕਰੇਤਾ ਪਟਾਕਿਆਂ ਦੇ ਕੋਰਸ ਵਿੱਚ ਸ਼ਾਮਲ ਨਹੀਂ ਹੋਇਆ। ਇਸ ਕਰਕੇ, ਵਿਕਟੋਰੀਆ ਡੇ ਲਈ ਬ੍ਰੈਂਪਟਨ ਵਿੱਚ ਪਟਾਕੇ ਵੇਚਣ ਲਈ ਕੋਈ ਵਿਕਰੇਤਾ ਲਸੰਸਸੁਦਾ ਨਹੀਂ ਹੈ।

ਵਿਕਟੋਰੀਆ ਡੇ ਸਾਲ ਵਿੱਚ ਉਹਨਾਂ ਚਾਰ ਮਨਜ਼ੂਰੀ ਪ੍ਰਾਪਤ ਦਿਨਾਂ ਵਿੱਚੋਂ ਇੱਕ ਹੈ, ਜਦੋਂ ਨਿੱਜੀ ਪ੍ਰਾਪਰਟੀ ਤੇ, ਇਜਾਜ਼ਤ ਦੀ ਲੋੜ ਦੇ ਬਿਨਾਂ, ਛੋਟੀ-ਰੋਜ਼ ਦੇ ਪਟਾਕਿਆਂ ਦੀ ਇਜਾਜ਼ਤ ਹੁੰਦੀ ਹੈ। ਛੋਟੀ-ਰੋਜ਼ ਦੇ ਪਟਾਕੇ ਚਲਾਏ ਜਾਣ ਤੇ ਤਿੰਨ ਮੀਟਰ (10 ਫੁੱਟ) ਤੋਂ ਘੱਟ ਦੂਰ ਤੱਕ ਜਾਂਦੇ ਹਨ (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ)। ਹੋਰ ਸਾਰੇ ਰਾਕੇਟ ਕਿਸਮ ਦੇ ਪਟਾਕਿਆਂ ਤੇ ਬ੍ਰੈਂਪਟਨ ਵਿੱਚ ਪਾਬੰਦੀ ਹੈ। ਸਿਟੀ ਨਿਵਾਸੀਆਂ ਨੂੰ ਯਾਦ ਦਵਾਉਂਦੀ ਹੈ ਕਿ ਪਟਾਕਿਆਂ ਨੂੰ ਗਲੀ, ਪਗਡੰਡੀਆਂ ਤੇ, ਸਿਟੀ ਪਾਰਕਾਂ ਦੇ ਅੰਦਰ ਜਾਂ ਮਿਊਨਿਸਿਪਲ ਜਾਂ ਸਕੂਲ ਦੀਆਂ ਪ੍ਰਾਪਰਟੀਆਂ ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ।

ਆਪਣੀ ਪ੍ਰਾਪਰਟੀ 'ਤੇ ਛੋਟੀ-ਰੋਜ਼ ਦੇ ਪਟਾਕੇ ਚਲਾਉਂਦੇ ਸਮੇਂ, ਤੁਹਾਡੇ ਲਈ ਇਹਨਾਂ [safety precautions \(ਸੁਰੱਖਿਆ ਸਾਵਧਾਨੀਆਂ\)](#) ਦੀ ਪਾਲਣਾ ਕਰਨੀ ਲਾਜ਼ਮੀ ਹੈ:

- ਤੁਹਾਡੇ ਕੋਲ ਲਾਜ਼ਮੀ ਤੌਰ ਤੇ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਹੋਣੀ ਚਾਹੀਦੀ ਹੈ, ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ
- ਤੁਹਾਨੂੰ ਫੁਲਝੜੀ ਨੂੰ ਛੱਡ ਕੇ, ਕਦੇ ਵੀ ਪਟਾਕੇ ਨੂੰ ਆਪਣੇ ਹੱਥ ਵਿੱਚ ਫੜ ਕੇ ਅੱਗ ਨਹੀਂ ਲਾਉਣੀ ਚਾਹੀਦੀ ਜਾਂ ਅੱਗ ਲੱਗੇ ਪਟਾਕੇ ਨੂੰ ਹੱਥ ਵਿੱਚ ਨਹੀਂ ਫੜਨਾ ਚਾਹੀਦਾ
- ਫੁਲਝੜੀਆਂ ਚਲਾਉਣ ਤੋਂ ਬਾਅਦ, ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿੱਚ ਪਾ ਦਿਓ
- ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ ਠੰਡਾ ਹੋਣ ਦਿਓ

ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਹੋਰ ਸਵਾਲਾਂ ਲਈ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਫੋਨ ਕਰਨ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

-30-

905-874-3426 | Monika.Duggal@brampton.ca